

## ਵਿਧਾਇਕ ਦੇਵ ਮਾਨ ਨੇ ਤਹਿਸੀਲ ਦਫਤਰ ਨਾਭਾ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਨਾਭਾ • ਗੁਰਤੇਜ ਸਿੰਘ ਖੁਰੀ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਤੇਜ ਸਿੰਘ ਦੇਵ ਮਾਨ ਨੇ ਅੱਜ ਤਹਿਸੀਲ ਦਫਤਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਉਨ੍ਹਾਂ ਕਿਹਾ ਕਿ ਜੋ ਵੀ ਕੋਈ ਸਮੱਸਿਆ ਲੈਕੇ ਆਇਆ ਹੈ ਉਸਨੂੰ ਹੱਲ ਕਰਨ ਲਈ ਸਹਿਯੋਗ ਵਿਭਾਗ ਦੇ ਅਫਸਰ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਉਹ 24 ਘੰਟੇ ਹਲਕਾ ਨਿਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਦਫਤਰ ਵਿਖੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਿਵੇਂ ਪਾਣੀ ਦਾ ਪ੍ਰਬੰਧ, ਬੈਠਣ ਲਈ ਕੁਰਸੀਆਂ ਜਾਂ ਬੈਂਚ ਅਤੇ ਗਰਮੀ ਤੋਂ ਰਾਹਤ ਪਹੁੰਚਾਉਣ ਲਈ ਲੋਕਾਂ ਲਈ ਨਵੇਂ ਪੱਖ

ਆਦਿ ਹੱਲ ਸਹੂਲਤਾਂ ਨੂੰ ਇੱਕ ਹਫਤੇ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ। ਦੇਵ ਮਾਨ ਨੇ ਕਿਹਾ ਕਿ ਜੇਕਰ ਹਲਕਾ ਵਾਸੀਆਂ ਨੂੰ ਆ ਰਹੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਤਾਂ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜਿੱਥੇ ਤੌਰ ਤੇ ਐਮਪਲੋਇ ਦਫਤਰ ਵਿਖੇ ਆ ਕੇ ਮਿਲ ਸਕਦਾ ਹੈ ਅਤੇ ਉਸ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਦੇਵ ਮਾਨ ਨੇ ਕਿਹਾ ਕਿ ਜੇਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਹੱਲ ਨਾ ਕੀਤਾ ਗਿਆ ਤਾਂ ਉਸ ਦੇ ਖਿਲਾਫ ਬਣਾਈ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ ਡੀ ਐਮ ਰਮੇਸ਼ ਚੰਦ, ਤਹਿਸੀਲਦਾਰ ਗੋਬਿੰਦ ਪਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਭਗਵੰਤ ਮਾਨ ਜੀ ਦੀ ਅਗਵਾਈ ਹੇਠ ਹਲਕਾ ਨਾਭਾ ਦੇ ਪਿੰਡਾਂ ਅਤੇ ਸਹਿਰ ਵਿੱਚ ਰਹਿੰਦੇ ਵਿਕਾਸ ਕਾਰਜ ਬਹੁਤ ਜਲਦ ਸ਼ੁਰੂ ਕਰਵਾਏ ਜਾਣਗੇ। ਦੇਵ ਮਾਨ ਨੇ ਹਲਕਾ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜਿੱਥੇ ਤੌਰ ਤੇ ਐਮਪਲੋਇ ਦਫਤਰ ਵਿਖੇ ਆ ਕੇ ਮਿਲ ਸਕਦਾ ਹੈ ਅਤੇ ਉਸ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਦੇਵ ਮਾਨ ਨੇ ਕਿਹਾ ਕਿ ਜੇਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਹੱਲ ਨਾ ਕੀਤਾ ਗਿਆ ਤਾਂ ਉਸ ਦੇ ਖਿਲਾਫ ਬਣਾਈ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ ਡੀ ਐਮ ਰਮੇਸ਼ ਚੰਦ, ਤਹਿਸੀਲਦਾਰ ਗੋਬਿੰਦ ਪਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।



## ਜਤਿੰਦਰਪਾਲ ਸ਼ਰਮਾ ਪੰਜਤੂਰੀ ਨੂੰ ਸਦਮਾ, ਮਾਤਾ ਕਾਂਤਾ ਦੇਵੀ ਦਾ ਦੇਹਾਂਤ

ਮੋਗਾ • ਮਹਿੰਦਰ ਸਿੰਘ ਸ਼ਰੇਣਾ ਜਿਲੇ ਮੋਗਾ ਦੇ ਕਸਬਾ ਵਤਿਗੜ੍ਹ ਪੰਜਤੂਰ ਵਿਦਿਅਕ ਸੰਸਥਾਵਾਂ ਦੇ ਜਨਮ ਦਾਤਾ ਦੀ ਧਰਮ ਪਤਨੀ ਤੇ ਪ੍ਰਸਿੱਧ ਸਮਾਜ ਸੇਵੀ ਤੇ ਵਿਦਿਕ ਸੰਸਥਾਵਾਂ ਆਕਲੋਡ ਗਰਾਮਰ ਸਕੂਲ ਦੇ ਸੰਥਾਪਕ ਮਾਸਟਰ ਜਤਿੰਦਰਪਾਲ ਰਿਪਾ ਦੇ ਸਤਿਕਾਰਯੋਗ ਮਾਤਾ ਜੀ ਅਤੇ ਮਨਦੀਪਪਾਲ ਮਿਨਕੂ, ਲਕਸ਼ਮੀਪਾਲ ਕਾਕੂ ਦੇ ਦਾਦੀ ਜੀ, ਕਾਤਾ ਦੇਵੀ ਜੀ ਜਿਨ੍ਹਾਂ ਦੀ ਉਮਰ 85 ਸਾਲ ਆਪਣੇ ਸਵਾਸਾ ਦੀ ਪੁੰਜੀ ਨੂੰ ਭੋਗਦੇ ਹੋਏ ਮਿਤੀ 9/6/2024 ਦਿਨ ਐਤਵਾਰ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦਾ ਐਤਮ ਸ਼ਰਧਾਂਗਮ ਉਹਨਾਂ ਦੇ ਸਪੁੱਤਰ ਜਤਿੰਦਰ ਪਾਲ ਰਿਪਾ ਦੇ ਵਿਦੇਸ਼ ਤੋਂ ਪਰਤਣ ਤੇ ਵਤਿਗੜ੍ਹ ਪੰਜਤੂਰ ਦੇ ਆਸ਼ਾਨ ਘਾਟ ਵਿਖੇ ਕੀਤਾ ਗਿਆ ਕਾਤਾ ਦੇਵੀ ਦੀ ਚਿਧਾ ਨੂੰ



ਅਗਨੀ ਉਹਨਾਂ ਦੇ ਸਪੁੱਤਰ ਜਤਿੰਦਰ ਪਾਲ ਅਤੇ ਉਹਨਾਂ ਦੇ ਪੋਤਰੇ ਅਕਸ਼ਪਾਲ ਭਣਾ ਵੱਲੋਂ ਦਿੱਤੀ ਗਈ ਇਸ ਦੁੱਖ ਦੀ ਘੜੀ ਵਿੱਚ ਇਲਾਕੇ ਦੇ ਸਮਾਜ ਸੇਵੀਆਂ ਸੰਸਥਾਵਾਂ ਦੇ ਮੁਖੀਆਂ, ਪਿੰਡਾਂ ਦੇ ਸਰਪੰਚਾ ਪੰਚਾ ਨੇਬਰਦਾਰਾ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਿਸ ਵਿੱਚ ਬਾਬੂ ਗੋਬਿੰਦ ਨਰਾਇਣ, ਵਰਿੰਦਰ ਸਿੰਘ ਖਾਲਸਾ ਜਤਿੰਦਰ ਸਿੰਘ ਭਾਉ ਮੋਗੀ ਜਮਾਲ ਜਤਿੰਦਰ ਸਿੰਘ ਪੰਪੂ ਕਾਪਨੇਵਾਲਾ ਗੁਰਦੇਵ ਸਿੰਘ ਭੋਲਾ ਜਰਨੈਲ ਸਿੰਘ ਪੰਥ ਜਸਵਿੰਦਰ ਸਿੰਘ ਮਨੋਜ ਬੰਬਾ ਜਸਵੰਤ ਸਿੰਘ ਰੋਮੀ ਦਫ਼ਤਰ ਸਿੰਘ ਲਲਿਆਵੀ ਭੁਪੇਂਡ ਕੁਮਾਰ ਗਰਗ ਮਨਜਿੰਦਰ ਸਿੰਘ ਗਿੱਲ ਕਾਕੇ ਸ਼ਾਹ ਬੇਗੁ ਸਿੰਘ ਸਾਬਕਾ ਐਮ ਸੀ ਗੁਰਚਰਨ ਸਿੰਘ ਚੰਨ ਪਰਦੇਸੀ ਜਗਤਾਰ ਸਿੰਘ ਸਾਬਕਾ ਐਮ ਸੀ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

## 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਮੁਕਾਬਲੇ ਜਰਖੜ ਵਿਖੇ 13 ਤੋਂ 16 ਜੂਨ ਤੱਕ ਹੋਣਗੇ

ਆਲਮਗੌਰ • ਦਾਰਾ ਘਵਾਂਦੀ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਹਾਕੀ ਮੁਕਾਬਲੇ 13 ਤੋਂ 16 ਜੂਨ ਤੱਕ ਖੇਡੇ ਜਾਣਗੇ। ਪਹਿਲਾਂ ਇਹ ਮੈਚ 6 ਤੋਂ 9 ਜੂਨ ਤੱਕ ਹੋਣੇ ਸਨ ਪਰ ਜਰਖੜ ਅਕੈਡਮੀ ਦੇ ਕੋਚ ਗੁਰਤੇਜ ਸਿੰਘ ਦੇ ਭਾਣਜੇ ਦੀ ਬੇਕਰਤੀ ਮੌਤ ਕਾਰਨ ਟੂਰਨਾਮੈਂਟ ਤੇ ਮੈਚ ਇੱਕ ਹਫਤੇ ਲਈ ਮੁਲਤਵੀ ਕਰਨੇ ਪਏ ਹਨ। ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਜ਼ੂਪ ਸਿੰਘ ਜਰਖੜ ਨੇ ਦੱਸਿਆ ਕਿ 13 ਜੂਨ ਨੂੰ ਜੂਨੀਅਰ ਅਤੇ ਸੀਨੀਅਰ ਵਰਗ ਦੇ ਕੁਆਟਰ ਫਾਈਨਲ ਮੁਕਾਬਲੇ ਹੋਣਗੇ ਜਿਨ੍ਹਾਂ ਵਿੱਚ ਸੀਨੀਅਰ ਵਰਗ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ

ਪਹਿਲਾਂ ਮੈਚ ਬੋਰਜ਼ੀਲਡ ਕੋਲੀਵਰਨੀਆ ਬਨਾਮ ਡਾ: ਕੁਲਦੀਪ ਕਲੱਬ ਮੋਗਾ ਬਾਮ 7, ਵਜੇ ਕਿਲਾ ਰਾਏਪੁਰ

ਖੇਡਿਆ ਜਾਵੇਗਾ। ਉਹਨਾਂ ਦੱਸਿਆ ਕਿ 14 ਜੂਨ ਨੂੰ ਆਰਮ ਦਾ ਦਿਨ ਹੋਵੇਗਾ। 15 ਜੂਨ ਨੂੰ



ਬਨਾਮ ਤੇਹਿਗ ਰਾਤ 8 ਵਜੇ ਖੇਡਿਆ ਜਾਵੇਗਾ ਜਦ ਕਿ ਜੂਨੀਅਰ ਵਰਗ ਵਿੱਚ ਪਹਿਲਾ ਕੁਆਟਰ ਫਾਈਨਲ ਮੁਕਾਬਲਾ ਏਕ ਨੂਰ ਅਕੈਡਮੀ ਤੇਹਿਗ ਬਨਾਮ ਕਿਲਾ ਰਾਏਪੁਰ ਸਪੋਰਟ ਸੈਂਟਰ ਵਿਚਕਾਰ 5 ਵਜੇ ਸ਼ਾਮ , ਜਦਕਿ ਦੂਸਰਾ ਮੈਚ ਰਾਏਪੁਰ ਗਲਾਸ ਅਕੈਡਮੀ ਚਚਰਾਡੀ ਅਤੇ ਐਚਟੀਸੀ ਸੈਂਟਰ ਰਾਮਪੁਰ ਬਾਮ 6 ਵਜੇ

ਕੁਆਟਰ ਫਾਈਨਲ ਮੈਚਾਂ ਦੀਆਂ ਜੇਤੂ ਟੀਮਾਂ, ਅਤੇ ਸੈਮੀ ਫਾਈਨਲ ਵਿੱਚ ਪਹਿਲਾਂ ਹੀ ਪੁੰਜ ਚੁੱਕੀਆਂ ਸੀਨੀਅਰ ਵਰਗ ਦੀਆਂ 2 ਟੀਮਾਂ ਜਰਖੜ ਅਕੈਡਮੀ, ਐਚਟੀਸੀ ਰਾਮਪੁਰ ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ। ਜਦ ਕਿ ਦੋਹਾਂ ਵਰਗਾਂ ਦਾ ਫਾਈਨਲ ਮੁਕਾਬਲਾ 16 ਜੂਨ ਨੂੰ ਖੇਡਿਆ ਜਾਵੇਗਾ।

## ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ

ਕਿਸਾਨ 20 ਜੂਨ ਤੱਕ ਦੇ ਸਕਦੇ ਹਨ ਆਨਲਾਈਨ ਸਹਿਮਤੀ-ਫ਼ਿਪਟੀ ਕਮਿਸ਼ਨਰ ਕਿਹਾ, ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਦੇਣ ਤਰਜੀਹ



ਰਕਬ ਦੀ ਜਾਣਕਾਰੀ (ਕਨਾਲ/ਮਰਲਾ ਜਾ ਬਿਗਾ) ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 30 ਜੂਨ 2024 ਤੱਕ ਅੰਤਿਮ/ਤਬਦੀਲੀ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 30 ਜੂਨ ਤੋਂ 15 ਜੁਲਾਈ 2024 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ। ਫ਼ਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਧਰਤੀ ਹੇਠਲੇ ਅਨਮੋਲ ਕੁਦਰਤੀ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਜਿਸ ਤੇਜ਼ੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਹੁੰਦਾ ਜਾ ਰਿਹਾ ਹੈ, ਜੇਕਰ ਇਸ ਨੂੰ ਰੋਕਣ ਲਈ ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਨਜ਼ਦੀਕੀ ਦੇ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।

ਮੋਗਾ • ਮਹਿੰਦਰ ਸਿੰਘ ਸ਼ਰੇਣਾ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦੇ ਤੌਰ ਉੱਪਰ ਦੇ ਰਹੀ ਹੈ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਸ ਸਬਸਿਡੀ ਦਾ ਲਾਭ ਉਠਾਉਣਾ ਚਾਹੀਦਾ ਹੈ। ਕਿਸਾਨ ਆਪਣੀ ਸਹਿਮਤੀ <https://agrimachinerypb.com/home/DSRBCompartment> ਲਿੰਕ ਤੇ ਕਲਿੱਕ ਕਰਕੇ ਦੇ ਸਕਦੇ ਹਨ।

ਫ਼ਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਉਕਤ ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ

ਫ਼ਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਉਕਤ ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ

THIS IS A PUBLIC ANNOUNCEMENT FOR INFORMATION PURPOSES ONLY AND IS NOT A PROSPECTUS ANNOUNCEMENT AND DOES NOT CONSTITUTE AN INVITATION OR OFFER TO ACQUIRE, PURCHASE OR SUBSCRIBE TO SECURITIES. NOT FOR RELEASE, PUBLICATION OR DISTRIBUTION DIRECTLY OR INDIRECTLY OUTSIDE INDIA. INITIAL PUBLIC OFFER OF EQUITY SHARES ON THE MAIN BOARD OF STOCK EXCHANGES IN COMPLIANCE WITH THE CHAPTER II OF THE SECURITIES AND EXCHANGE BOARD OF INDIA (ISSUE OF CAPITAL AND DISCLOSURE REQUIREMENTS) REGULATIONS, 2018 AS AMENDED ("SEBI ICDR REGULATIONS")



### PUBLIC ANNOUNCEMENT

# QUADRANT FUTURE TEK LIMITED



(Please scan this QR Code to view the DRHP)

Our Company was incorporated as "Quadrant Cables Private Limited" on September 18, 2015 at Mohali, Punjab as a private limited company under the Companies Act, 2013. Thereafter, the name of our company was changed from "Quadrant Cables Private Limited" to "Quadrant Future Tek Private Limited", and a fresh certificate of incorporation dated October 08, 2021 was issued by Registrar of Companies, Punjab and Chandigarh ("RoC"). Subsequently, our Company was converted into a public limited company, the word "private" was struck off from the name of our Company and consequently, a fresh certificate of incorporation dated October 21, 2021 was issued by the RoC, recording the change of our Company's name to "Quadrant Future Tek Limited". For details of change in the name and registered office of our Company, see "History and Certain Corporate Matters" on page 205 of the Draft Red Herring Prospectus dated June 02, 2024 ("DRHP") filed with the Securities and Exchange Board of India ("SEBI")

Corporate Identity Number: U74999PB2015PLC039758

Registered & Corporate Office: Village Basma Tehsil Banur, Distt Mohali - 140 417, Punjab, India;

Contact Person: Ankit Kumar, Company Secretary and Compliance Officer; Telephone: +91 1762 245509;

E-mail: [cs\\_qftl@quadrantfuturetek.com](mailto:cs_qftl@quadrantfuturetek.com); Website: [www.quadrantfuturetek.com](http://www.quadrantfuturetek.com)

OUR PROMOTERS: MOHIT VOHRA, AMIT DHAWAN, AMRIT SINGH RANDHAWA, RUPINDER SINGH, VISHESH ABROL, VIVEK ABROL, AIAJOT SINGH AND RAJBIR SINGH RANDHAWA

INITIAL PUBLIC ISSUE OF UP TO [●] EQUITY SHARES OF FACE VALUE OF ₹ 10 EACH (EQUITY SHARES) OF QUADRANT FUTURE TEK LIMITED (OUR COMPANY) FOR CASH AT A PRICE OF ₹ [●] PER EQUITY SHARE (INCLUDING A SHARE PREMIUM OF ₹ [●] PER EQUITY SHARE) (ISSUE PRICE) AGGREGATING UP TO ₹ 2,750.00 MILLION (ISSUE). THE ISSUE SHALL CONSTITUTE [●]% OF OUR POST-ISSUE PAID-UP EQUITY SHARE CAPITAL OF OUR COMPANY.

THE FACE VALUE OF THE EQUITY SHARES IS ₹ 10 EACH AND THE ISSUE PRICE IS [●] TIMES THE FACE VALUE OF THE EQUITY SHARES. THE PRICE BAND AND THE MINIMUM BID LOT WILL BE DECIDED BY OUR COMPANY IN CONSULTATION WITH THE BOOK RUNNING LEAD MANAGER AND WILL BE ADVERTISED IN ALL EDITIONS OF [●]. AN ENGLISH LANGUAGE NATIONAL DAILY WITH WIDE CIRCULATION, ALL EDITIONS OF [●], A HINDI LANGUAGE NATIONAL DAILY WITH WIDE CIRCULATION AND ALL EDITIONS OF [●], A PUNJABI DAILY NEWSPAPER (PUNJABI BEING THE REGIONAL LANGUAGE OF PUNJAB, WHERE OUR REGISTERED OFFICE IS LOCATED), AT LEAST 2 WORKING DAYS PRIOR TO THE BID / ISSUE OPENING DATE AND SHALL BE MADE AVAILABLE TO THE BSE LIMITED (BSE) AND THE NATIONAL STOCK EXCHANGE OF INDIA LIMITED (NSE, AND TOGETHER WITH BSE, THE STOCK EXCHANGES) FOR THE PURPOSE OF UPLOADING ON THEIR RESPECTIVE WEBSITES, IN ACCORDANCE WITH THE SECURITIES AND EXCHANGE BOARD OF INDIA (ISSUE OF CAPITAL AND DISCLOSURE REQUIREMENTS) REGULATIONS, 2018, AS AMENDED (SEBI ICDR REGULATIONS).

In case of any revision in the Price Band, the Bid / Issue Period will be extended by at least 3 additional Working Days after such revision in the Price Band, subject to the Bid / Issue Period not exceeding 10 Working Days. In cases of force majeure, banking strike or similar circumstances, our Company in consultation with the BRLM, for reasons to be recorded in writing, extend the Bid / Issue Period for a minimum of 3 Working Days, subject to the Bid / Issue Period not exceeding 10 Working Days. Any revision in the Price Band and the revised Bid / Issue Period, if applicable, shall be widely disseminated by notification to the Stock Exchanges, by issuing a press release, and also by indicating the change on the website of the BRLM and at the terminals of the other members of the Syndicate and by intimation to the Self-Certified Syndicate Banks ("SCSBs"), the Designated Intermediaries and the Sponsor Banks as applicable.

The Issue is being made through the Book Building Process, in terms of Rule 19(2)(b) of the SCRR read with Regulation 31 of the SEBI ICDR Regulations and in accordance with the Regulation 6(2) of the SEBI ICDR Regulations wherein not less than 75% of the Issue shall be available for allocation on a proportionate basis to qualified institutional buyers (QIBs) (such portion referred as QIB Portion), provided that our Company, in consultation with the BRLM, may allocate up to 60% of the QIB Portion to the Anchor Investors on a discretionary basis in accordance with the SEBI ICDR Regulations (Anchor Investor Portion), of which one-third shall be reserved for domestic Mutual Funds, subject to valid Bids being received from the domestic Mutual Funds. at or above the price at which allotment is made to the Anchor Investors (Anchor Investor Allocation Price). Further, in the event of under-subscription, or non-allocation in the Anchor Investor Portion, the balance Equity Shares shall be added to the QIB Portion (other than the Anchor Investor Portion) (Net QIB Portion). Further, 5% of the Net QIB Portion shall be available for allocation on a proportionate basis only to Mutual Funds (Mutual Fund Portion), and the remainder of the Net QIB Portion shall be available for allocation on a proportionate basis to all QIB Bidders (other than Anchor Investors), including Mutual Funds, subject to valid Bids being received at or above the Issue Price. However, if the aggregate demand from Mutual Funds is less than 5% of the Net QIB Portion, the balance Equity Shares available for allocation in the Mutual Fund Portion will be added to the remaining Net QIB Portion for proportionate allocation to all QIBs. Further, not more than 15% of the Issue shall be available for allocation on a proportionate basis to Non-Institutional Investors out of which (a) one-third of such portion shall be reserved for applicants with application size of more than ₹ 0.20 million and up to ₹ 1.00 million; and (b) two-third of such portion shall be reserved for applicants with application size of more than ₹ 1.00 million, provided that the unsubscribed portion in either of such sub-categories may be allocated to applicants in the other sub-category of Non-Institutional Investors and not more than 10% of the Issue shall be available for allocation to Retail Individual Investors in accordance with the SEBI ICDR Regulations, subject to valid Bids being received from them at or above the Issue Price. All potential Bidders (except Anchor Investors) are mandatorily required to participate in the Issue through the Application Supported by Blocked Amount (ASBA) process by providing details of their respective ASBA accounts, and UPI ID in case of UPI Bidders using UPI Mechanism, as applicable, pursuant to which their corresponding Bid Amount will be blocked by the Self Certified Syndicate Banks (SCSBs) or by the Sponsor Bank(s) under the UPI Mechanism, as the case may be. Anchor Investors are not permitted to participate in the Anchor Investor Portion through the ASBA process. For further details, see "Issue Procedure" on page 420.

This public announcement is being made in compliance with the provision of Regulation 26(2) of the SEBI ICDR Regulations to inform the public that our company is proposing, subject to applicable statutory and regulatory and requirements, receipt of requisite approvals, market conditions and other considerations, to undertake an initial public offering of its Equity Shares and has filed the DRHP with the Securities and Exchange Board of India ("SEBI") on June 11, 2024. Pursuant to regulation 26(1) of the SEBI ICDR Regulations, the DRHP filed with SEBI shall be made public for comments, if any, for a period of at least 21 (twenty one) days from the date of such filing, by hosting it on the website of SEBI at [www.sebi.gov.in](http://www.sebi.gov.in) on the website of Book Running Lead Manager ("BRLM") i.e. Sundae Capital Advisors Private Limited at [www.sundaecapital.com](http://www.sundaecapital.com) and on the website of our company at [www.quadrantfuturetek.com](http://www.quadrantfuturetek.com) and the stock exchanges where the Equity Shares are proposed to be listed, i.e. BSE at [www.bseindia.com](http://www.bseindia.com) and NSE at [www.nseindia.com](http://www.nseindia.com). Our company hereby invites the public to give their comments on the DRHP filed with the SEBI in respect of disclosures made on the DRHP. The members of the public are requested to send a copy of comments to SEBI. To the Company Secretary and Compliance Officer of our Company and the BRLM at their respective addresses mention herein. All comments must be received by our Company or the BRLM in relation to the offer on or before 5 p.m. on the 21st day from the aforementioned date of filing of the DRHP with SEBI.

Investment in equity and equity related securities involve a degree of risk and investors should not invest any funds in this Issue unless they can afford to take the risk of losing their investment. Investor should read the offer document carefully, including the Risk Factors on page 31 of the offer document before making any investment decision. For taking an investment decision, investors must rely on their own examination of our Company and the Issue including the risks involved. The securities have not been recommended or approved by the Securities and Exchange Board of India (SEBI) nor does SEBI guarantee the accuracy or adequacy of this document.

Any decision to invest in the equity shares described in the DRHP may only be taken after a Red Herring Prospectus ("RHP") has been filed with the ROC and must be made solely on the basis of such RHP the equity shares, when offered through the RHP, are proposed to be listed on the BSE and NSE.

For details of shares capital and capital structure of the Company, and the names of the signatories to the Memorandum of Association and the number of shares subscribed for by them see "Capital Structure" on page 84 of the DRHP. The liability of the members of our company is limited.

For the details of the main objects of our company as contained in the Memorandum of Association, see "History and Certain Corporate Matters" on page 205 of the DRHP.

BOOK RUNNING LEAD MANAGER	REGISTRAR TO THE OFFER
<b>SUNDAE</b> Sundae Capital Advisors Private Limited 404, 4th floor, Vaibhav Chambers Bandra Kurla Complex, Bandra (East) Mumbai - 400 051, Maharashtra, India Tel. No. 96 6785 9191 / +91 22 3501 4499 Email: <a href="mailto:quadrant ipo@sundaecapital.com">quadrant ipo@sundaecapital.com</a> Investor Grievance e-mail id: <a href="mailto:grievances.mh@sundaecapital.com">grievances.mh@sundaecapital.com</a> Website: <a href="http://www.sundaecapital.com">www.sundaecapital.com</a> SEBI Regn. No.: INM000012494 Contact Person: Anchal Lohia / Rajiv Sharma	<b>LINK Intime</b> Link Intime India Private Limited C-101, 1st Floor, 247 Park, L.B.S. Marg, Vikhroli (West) Mumbai - 400 083, Maharashtra, India Tel.: +91 81 0811 4949 E-mail ID: <a href="mailto:quadrant ipo@linkintime.co.in">quadrant ipo@linkintime.co.in</a> Website: <a href="http://www.linkintime.co.in">www.linkintime.co.in</a> SEBI Regn. No.: INR000004058 Contact Person: Pradnya Karanjekar

All Capitalized terms used herein and not specifically defined shall have the same meaning ascribed to them in the DRHP.

For Quadrant Future Tek Limited

on behalf of the Board of Directors

Sd/-

Mohit Vohra

Managing Director

Date: June 11, 2024

Place: Basma, Mohali

QUADRANT FUTURE TEK LIMITED is proposing, subject to applicable statutory and regulatory requirements, receipt of requisite approvals, market conditions and other considerations, to make an initial public offering of its Equity Shares and has filed the DRHP with SEBI on June 11, 2024. The DRHP is available on the website of SEBI at [www.sebi.gov.in](http://www.sebi.gov.in), on the websites of the Stock Exchanges i.e. BSE Limited and National Stock Exchange of India Limited at [www.bseindia.com](http://www.bseindia.com) and [www.nseindia.com](http://www.nseindia.com), respectively on the website of company at [www.quadrantfuturetek.com](http://www.quadrantfuturetek.com) and on the website of BRLM i.e. Sundae Capital Advisors Private Limited at [www.sundaecapital.com](http://www.sundaecapital.com). Any potential investor should note that investment in equity shares involves a high degree of risk and for details relating to such risk, see the section entitled "Risk Factors" on page 31 of DRHP. Potential investors should not rely on the DRHP filed with SEBI for making any investment decision.

This announcement is not an offer of securities for sale in the United States elsewhere. This announcement has been prepared for publication in India only and is not for publication or distribution, directly or indirectly, in or into the United States. The equity shares offered have not been, and will not be registered under U.S. Securities Act of 1933, as amended (the "U.S. Securities Act") or any state law of United States and may not be offered or sold with the United States, except pursuant to an exemption from, or in a transaction not subject to, the registration requirements of the U.S. Securities Act and applicable U.S. state Securities law. Accordingly the Equity Shares are only being offered and sold (a) in the United States only to "qualified institutional buyers" (as defined in Rule 144A under the U.S. Securities Act) in transactions exempt from, or not subject to the registration requirements of the U.S. Securities Act and (b) outside the United States in "Offshore transactions" in reliance on Regulation S under the U.S. Securities Act, and the applicable laws of the jurisdiction where those offers and sales occur.